

ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ ਰੀਲੈਂਚ ਗ੍ਰਾਂਟ

ਸੰਖੇਪ ਜਾਣਕਾਰੀ

ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ ਰੀਲੈਂਚ ਗ੍ਰਾਂਟ ਅਲਬਰਟਾ, ਉਨ੍ਹਾਂ ਕਾਰੋਬਾਰਾਂ, ਸਹਿਕਾਰੀ, ਅਤੇ ਗੈਰ-ਮੁਨਾਫਾ ਸੰਗਠਨਾਂ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਦੀ ਹੈ ਜਿਨ੍ਹਾਂ ਨੂੰ ਬੰਦ ਕਰਨ ਜਾਂ ਕਾਰੋਬਾਰ ਖੱਟ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਜਿਸ ਨਾਲ ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਖੱਟੇ ਖੱਟ 30% ਦੀ ਆਮਦਨੀ ਘਟੀ ਹੈ।

500 ਤੋਂ ਘੱਟ ਕਰਮਚਾਰੀਆਂ ਵਾਲੇ ਅਲਬਰਟਾ ਦੇ ਕਾਰੋਬਾਰ, ਸਹਿਕਾਰੀ ਅਤੇ ਗੈਰ-ਮੁਨਾਫਾ ਸੰਸਥਾਵਾਂ ਜਿਨ੍ਹਾਂ ਨੂੰ ਅਲਬਰਟਾ ਦੇ ਮੁੱਖ ਮੈਡੀਕਲ ਅਫਸਰ ਦੁਆਰਾ ਜਾਰੀ ਕੀਤੇ ਜਨਤਕ ਸਿਹਤ ਦੇ ਆਦੇਸ਼ਾਂ ਦੇ ਨਤੀਜੇ ਵਜੋਂ ਕਾਰੋਬਾਰਾਂ ਨੂੰ ਬੰਦ ਕਰਨਾ ਜਾਂ ਖੱਟ ਕਰਨ ਦੇ ਆਦੇਸ਼ ਦਿੱਤੇ ਹਨ ਉਹ ਇਸ ਦੇ ਯੋਗ ਹੋ ਸਕਦੇ ਹਨ।

ਸੰਸਥਾਵਾਂ ਇਹ ਫੰਡਾਂ ਦੀ ਵਰਤੋਂ ਆਪਣੀ ਲੋੜ ਅਨੁਸਾਰ ਕਰ ਸਕਦੀਆਂ ਹਨ ਜਿਵੇਂ ਕਿ ਕਿਰਾਏ ਦੇ ਭੁਗਤਾਨ, ਕਰਮਚਾਰੀਆਂ ਦੀ ਤਨਖਾਹ, ਜਾਂ ਕੋਵਿਡ-19 ਦੇ ਫੈਲਾਉ ਦੇ ਜੋਖਮ ਨੂੰ ਘਟਾਉਣ ਲਈ ਨਵੇਂ ਉਪਾਅ ਲਾਗੂ ਕਰਨ ਦੀਆਂ ਲਾਗਤਾਂ ਸਮੇਤ।

ਵਿੱਤੀ ਸਹਾਇਤਾ

ਯੋਗ ਸੰਸਥਾਵਾਂ ਆਪਣੇ ਕੋਵਿਡ-19 ਤੋਂ ਪਹਿਲਾਂ ਦੇ ਆਮਦਨੀ ਦੇ 15% ਲਈ ਅਰਜ਼ੀ ਦੇ ਸਕਦੀਆਂ ਹਨ, ਅਤੇ ਸ਼ੁਰੂਆਤੀ ਅਧਿਕਤਮ 5,000 ਡਾਲਰ ਤੱਕ ਦੀ ਵਿੱਤੀ ਸਹਾਇਤਾ ਸੀਮਿਤ ਹੈ। ਨਵੇਂ ਸਿਹਤ ਆਦੇਸ਼ਾਂ (ਨਵੰਬਰ 2020 ਅਤੇ ਇਸ ਤੋਂ ਬਾਅਦ) ਦੁਆਰਾ ਪ੍ਰਭਾਵਤ ਖੇਤਰਾਂ

ਵਿੱਚ ਜਿਨ੍ਹਾਂ ਨੂੰ ਕਾਰੋਬਾਰੀ ਉਪ੍ਰੇਸ਼ਨ ਖੱਟਾਉਣ ਦੇ ਆਦੇਸ਼ ਹੋਏ ਸਨ ਉਹ ਯੋਗ ਬਿਨੈਕਾਰ 15,000 ਡਾਲਰ ਤੱਕ ਦੀ ਦੂਜੀ ਅਦਾਇਗੀ ਲਈ ਅਰਜ਼ੀ ਦੇ ਸਕਦੇ ਹਨ। ਇਹ ਗ੍ਰਾਂਟ ਇੱਕ ਟੈਕਸ ਯੋਗ ਲਾਭ ਹੈ ਅਤੇ ਇਸਦੀ ਘੋਸ਼ਣਾ ਤੁਹਾਡੇ ਸਾਲਾਨਾ ਟੈਕਸ ਰਿਟਰਨ ਵਿੱਚ ਕੀਤੀ ਜਾਣੀ ਚਾਹੀਦੀ ਹੈ।

ਸਹਾਇਤਾ ਲੈਣ ਯੋਗ ਨਵੇਂ ਕਾਰੋਬਾਰ ਜਿਨ੍ਹਾਂ ਨੇ 1 ਮਾਰਚ, 2020 ਤੋਂ 31 ਅਕਤੂਬਰ, 2020 ਦੇ ਵਿਚਕਾਰ ਕੰਮ ਸ਼ੁਰੂ ਕੀਤਾ ਸੀ, 15,000 ਡਾਲਰ ਤੱਕ ਦੀ ਗਰਾਂਟ ਲਈ ਅਰਜ਼ੀ ਦੇ ਸਕਦੇ ਹਨ। ਯੋਗ ਸੰਗਠਨਾਂ ਨੂੰ ਪ੍ਰਦਾਨ ਕੀਤੀ ਗਈ ਧਨ-ਰਾਸ਼ੀ ਸੰਗਠਨ ਦੇ ਮਾਸਿਕ ਆਮਦਨੀ ਦੇ 15% ਦੇ ਤਿੰਨ ਗੁਣਾ ਦੇ ਬਰਾਬਰ ਹੈ। ਸਹਾਇਤਾ-ਧਨ ਦੀ ਰਕਮ ਦੀ ਕਿਵੇਂ ਗਿਣਤੀ ਕੀਤੀ ਜਾਂਦੀ ਹੈ ਇਸ ਦੇ ਉਦਾਹਰਣਾਂ ਲਈ, ਕਿਰਪਾ ਕਰਕੇ [ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ](#) ਦਾ ਹਵਾਲਾ ਪੜ੍ਹੋ।

ਯੋਗਤਾ

ਪੂਰੇ ਸਹਾਇਤਾ ਯੋਗਤਾ ਦੇ ਮਾਪਦੰਡ [ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ](#) ਵਿੱਚ ਪਾਏ ਜਾ ਸਕਦੇ ਹਨ।

ਪ੍ਰੋਗਰਾਮ ਲਈ ਯੋਗ ਬਣਨ ਲਈ, ਸੰਸਥਾਵਾਂ ਲਈ ਲਾਜ਼ਮੀ ਹੈ ਕਿ:

- 29 ਫਰਵਰੀ, 2020 ਤੋਂ 31 ਅਕਤੂਬਰ, 2020 ਤੱਕ ਦੇ ਸਮੇਂ ਵਿੱਚ ਉਹ ਹੇਠ ਲਿਖੀਆਂ ਕਾਨੂੰਨੀ ਸੰਸਥਾਵਾਂ ਵਿੱਚੋਂ ਇੱਕ ਹੋਵੇ (ਸਿਰਫ ਨਵੇਂ ਕਾਰੋਬਾਰ):
 - [ਬਿਜ਼ਨਿਸ ਕਾਰਪੋਰੇਸ਼ਨਜ਼ ਐਕਟ](#) (ਅਲਬਰਟਾ) ਦੇ ਤਹਿਤ ਰਜਿਸਟਰਡ ਸੰਸਥਾ

- ਪਾਰਟਨਰਸ਼ਿਪ ਐਕਟ (ਅਲਬਰਟਾ) ਦੇ ਤਹਿਤ ਰਜਿਸਟਰਡ ਭਾਈਵਾਲੀ
 - ਟ੍ਰੇਡ ਪਾਰਟਨਰਸ਼ਿਪ ਐਕਟ (ਅਲਬਰਟਾ) ਦੇ ਤਹਿਤ ਰਜਿਸਟਰਡ ਟ੍ਰੇਡ ਨਾਮ ਵਾਲਾ ਇਕਲੋਤਾ ਮਾਲਕ
 - ਸੰਸਥਾ ਅਲਬਰਟਾ ਵਿਧਾਨ ਸਭਾ ਦੇ ਕਿਸੇ ਵਿਸ਼ੇਸ਼ ਐਕਟ ਜਾਂ ਨਿੱਜੀ ਐਕਟ ਅਧੀਨ ਰਜਿਸਟਰ ਕੀਤੀ ਗਈ ਹੋਵੇ
 - ਅਲਬਰਟਾ ਵਿਧਾਨ ਸਭਾ ਦੇ ਕਿਸੇ ਵਿਸ਼ੇਸ਼ ਐਕਟ ਜਾਂ ਨਿੱਜੀ ਐਕਟ ਅਧੀਨ ਰਜਿਸਟਰਡ ਗੈਰ-ਮੁਨਾਫਾ ਸੰਸਥਾ
 - ਕੰਪਨੀਜ਼ ਐਕਟ (ਅਲਬਰਟਾ) ਦੇ ਭਾਗ 9 ਅਧੀਨ ਰਜਿਸਟਰਡ ਗੈਰ-ਮੁਨਾਫਾ ਸੰਸਥਾ
 - ਸੁਸਾਇਟੀਜ਼ ਐਕਟ (ਅਲਬਰਟਾ) ਜਾਂ ਐਗਰੀਕਲਚਰਲ ਸੁਸਾਇਟੀਜ਼ ਐਕਟ (ਅਲਬਰਟਾ) ਦੇ ਤਹਿਤ ਰਜਿਸਟਰਡ ਸੁਸਾਇਟੀ
 - ਕੋਅਪ੍ਰੋਟਿਵਜ਼ ਐਕਟ (ਅਲਬਰਟਾ) ਦੇ ਤਹਿਤ ਰਜਿਸਟਰਡ ਸਹਿਕਾਰੀ ਸੰਸਥਾ
2. ਅਲਬਰਟਾ ਵਿੱਚ ਸਥਾਈ ਸਥਾਪਨਾ ਬਣਾਈ ਰੱਖੋ ਅਤੇ ਲਾਗੂ ਕੀਤੇ ਕਾਰਜਾਂ/ਕਾਨੂੰਨ ਦੀਆਂ ਸ਼ਰਤਾਂ ਅਨੁਸਾਰ ਸਥਾਪਿਤ ਹੋਵੋ (ਅਤੇ ਚੰਗੀ ਸਥਿਤੀ ਵਿੱਚ);
 3. ਕਾਰੋਬਾਰ/ਸੰਚਾਲਨ ਨੂੰ 29 ਫਰਵਰੀ, 2020, ਤੋਂ 31 ਅਕਤੂਬਰ, 2020 ਦੇ ਸਮੇਂ ਵਿੱਚ ਜਾਰੀ ਰੱਖਿਆ ਹੋਵੇ ਜਾਂ ਅਲਬਰਟਾ ਵਿੱਚ ਕਾਰੋਬਾਰ/ਕਾਰਜ ਚਲਾਉਣ ਦੇ ਯੋਗ ਹੋਵੇ (ਸਿਰਫ ਨਵੇਂ ਕਾਰੋਬਾਰ);
 4. 500 ਤੋਂ ਘੱਟ ਕਰਮਚਾਰੀ ਰੱਖੋ (ਜਿਨ੍ਹਾਂ ਵਿੱਚ ਫੁਲ ਟਾਈਮ, ਪਾਰਟ ਟਾਈਮ ਅਤੇ ਇਕਰਾਰਨਾਮਾ ਵਾਲੇ ਸ਼ਾਮਿਲ ਹਨ);
 5. ਇਸ ਬਾਰੇ ਵਿਸਥਾਰ ਵਿੱਚ ਦੱਸ ਸਕੋ ਕਿ ਕੋਵਿਡ -19 ਜਨਤਕ ਸਿਹਤ ਆਰਡਰ ਦੇ ਕਾਰਨ ਕਾਰੋਬਾਰ ਕਿਵੇਂ ਅਸਥਾਈ ਤੌਰ 'ਤੇ ਬੰਦ ਹੋਏ ਜਾਂ ਘਟਾਏ ਗਏ;
6. ਕੋਵਿਡ-19 ਜਨਤਕ ਸਿਹਤ ਦੇ ਆਦੇਸ਼ਾਂ ਦੇ ਨਤੀਜੇ ਵਜੋਂ ਅਪ੍ਰੈਲ 2019, ਮਈ 2019, ਜਾਂ ਫਰਵਰੀ 2019 ਦੇ ਮੁਕਾਬਲੇ ਵਿੱਚ ਅਪ੍ਰੈਲ ਜਾਂ ਮਈ 2020 ਵਿੱਚ ਘੱਟੋ ਘੱਟ 30% ਦੀ ਆਮਦਨੀ ਵਿੱਚ ਕਮੀ ਆਈ ਹੋਵੇ |
 - ਕੋਵਿਡ-19 ਜਨਤਕ ਸਿਹਤ ਦੇ ਆਦੇਸ਼ਾਂ ਦੇ ਨਤੀਜੇ ਵਜੋਂ ਮਾਰਚ ਅਤੇ ਅਕਤੂਬਰ 2020 ਦੇ ਵਿਚਕਾਰ ਕਿਸੇ ਵੀ ਮਹੀਨੇ ਦੀ ਤੁਲਨਾ ਵਿੱਚ ਨਵੇਂ ਕਾਰੋਬਾਰਾਂ ਨੂੰ ਨਵੰਬਰ ਵਿੱਚ ਜਾਂ ਦਸੰਬਰ 2020 ਵਿੱਚ ਘੱਟੋ ਘੱਟ 30% ਦੀ ਆਮਦਨੀ ਵਿੱਚ ਕਮੀ ਦਰਸਾਈ ਚਾਹੀਦੀ ਹੈ;
 7. ਅਲਬਰਟਾ ਦੇ ਪੜ੍ਹਾਅਵਾਰ ਮੁੜ-ਸ਼ੁਰੂਆਤ ਦੁਆਰਾ ਜਨਤਕ ਸਿਹਤ ਦੇ ਆਦੇਸ਼ ਹਟਾਏ ਜਾਣ 'ਤੇ ਖੁੱਲ੍ਹੇ ਹਨ ਜਾਂ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ;
 8. ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੂਚੀਬੱਧ ਸਰੋਤਾਂ ਤੋਂ ਇਲਾਵਾ ਕਿਸੇ ਵੀ ਆਮਦਨੀ ਦੇ ਨੁਕਸਾਨ ਦੀ ਥਾਂ ਜਾਂ ਬਦਲੇ ਲਈ ਬੀਮਾ ਤੋਂ ਜਾਂ ਫੈਡਰਲ ਜਾਂ ਸੂਬਾਈ ਸਰਕਾਰ ਦੇ ਸਰੋਤਾਂ ਤੋਂ ਕੋਈ ਭੁਗਤਾਨ, ਗ੍ਰਾਂਟ ਜਾਂ ਰਾਸ਼ੀ ਪ੍ਰਾਪਤ ਨਾ ਕੀਤੀ ਹੋਵੇ | ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ [ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼](#) ਵੇਖੋ |
- ਅਲਬਰਟਾ ਵਿੱਚ ਇਕ ਤੋਂ ਵੱਧ ਸਥਾਈ ਸਥੂਲ ਸਥਾਪਨਾਵਾਂ ਵਾਲੀਆਂ ਸੰਸਥਾਵਾਂ ਜਿਨ੍ਹਾਂ ਨੇ ਆਮਦਨੀ ਵਿੱਚ ਕਮੀ ਵੇਖੀ ਹੈ, ਹਰੇਕ ਸਥਾਪਨਾ ਲਈ ਫੰਡਾਂ ਲਈ ਅਰਜ਼ੀ ਦੇਣ ਦੇ ਯੋਗ ਹਨ | ਇਸ ਵਿੱਚ ਉਹ ਸੰਸਥਾਨ ਵੀ ਸ਼ਾਮਲ ਹਨ ਜਿਨ੍ਹਾਂ ਦੇ ਇਕ ਸੰਗਠਨ ਵਿੱਚ ਇਕ ਤੋਂ ਵੱਧ ਜਗ੍ਹਾ/ਉਪ-ਸ਼ਾਖਾ/ਸ਼ਾਖਾ ਹੁੰਦੀ ਹੈ ਜਿਸ ਵਿੱਚ ਕੋਵਿਡ-19 ਜਨਤਕ ਸਿਹਤ ਦੇ ਆਦੇਸ਼ਾਂ ਦੇ ਕਾਰਨ ਘੱਟੋ ਘੱਟ 30% ਦੀ ਆਮਦਨੀ ਘੱਟ ਗਈ ਹੋਵੇ |
- ਕਿਰਪਾ ਕਰਕੇ ਹਰੇਕ ਸਥਾਨ/ਉਪ-ਸ਼ਾਖਾ/ਸ਼ਾਖਾ ਲਈ ਵੱਖਰੀਆਂ ਅਰਜ਼ੀਆਂ ਦਾਖਲ ਕਰੋ, ਅਤੇ ਅਰਜ਼ੀ ਫਾਰਮ ਵਿੱਚ ਉਚਿਤ ਥਾਂ 'ਤੇ ਚੋਣ ਨਿਸ਼ਾਨ ਲਗਾਉ |

ਅਰਜ਼ੀ ਕਿਵੇਂ ਦੇਣੀ ਹੈ

ਸਾਰੀਆਂ ਐਪਲੀਕੇਸ਼ਨਾਂ ਆਨਲਾਈਨ ਐਪਲੀਕੇਸ਼ਨ ਪੋਰਟਲ ਦੁਆਰਾ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜੋ [ਪ੍ਰੋਗਰਾਮ ਦੇ ਵੈੱਬਪੇਜ](#) ਦੁਆਰਾ ਪ੍ਰਾਪਤ ਹਨ | ਪ੍ਰਾਂਤ ਦੇ ਸਾਰੇ ਖੇਤਰਾਂ ਦੇ ਯੋਗ ਕਾਰੋਬਾਰ, ਸਹਿਕਾਰੀ ਅਤੇ ਗੈਰ-ਲਾਭਕਾਰੀ ਕਿਸੇ ਵੀ ਸਮੇਂ ਅਰਜ਼ੀ ਦੇ ਸਕਦੇ ਹਨ ਜਦੋਂ ਤਕ ਪ੍ਰੋਗਰਾਮ ਲਈ ਅਰਜ਼ੀ ਦਾਖਲਾ ਬੰਦ ਨਹੀਂ ਹੁੰਦਾ |

ਐਪਲੀਕੇਸ਼ਨ ਦਾਖਲੇ 31 ਮਾਰਚ, 2021 ਤੱਕ ਖੁੱਲ੍ਹੇ ਹੋਣਗੇ, ਬਸ਼ਰਤ ਕਿ ਹੋਰ ਕੋਈ ਐਲਾਨ ਨਹੀਂ ਕੀਤਾ ਜਾਂਦਾ |

ਪ੍ਰੋਗਰਾਮ ਦਾ ਉਦੇਸ਼ ਅਰਜ਼ੀਆਂ 'ਤੇ ਕਾਰਵਾਈ ਕਰਨਾ ਅਤੇ ਜਮ੍ਹਾਂ ਹੋਣ ਤੋਂ ਬਾਅਦ 10 ਕਾਰੋਬਾਰੀ ਦਿਨਾਂ ਦੇ ਅੰਦਰ ਅੰਦਰ ਭੁਗਤਾਨ ਜਾਰੀ ਕਰਨਾ ਹੈ | ਅਧੂਰੀ ਜਾਂ ਗਲਤ ਜਾਣਕਾਰੀ ਵਾਲੀਆਂ ਅਰਜ਼ੀਆਂ, ਜਾਂ ਜਿਹੜੀਆਂ ਅਰਜ਼ੀਆਂ ਲਈ ਜਾਤੀ ਸਮੀਖਿਆ ਦੀ ਲੋੜ ਹੈ, ਨੂੰ ਪ੍ਰਕਿਰਿਆ ਵਿੱਚ ਦੇਰੀ ਦਾ ਅਨੁਭਵ ਹੋਵੇਗਾ |

ਹੋਰ ਜਾਣਨਾ ਚਾਹੁੰਦੇ ਹੋ?

ਪ੍ਰੋਗਰਾਮ ਦੇ ਪੂਰੇ ਵੇਰਵਿਆਂ ਸਣੇ ਯੋਗਤਾ ਦੇ ਮਾਪਦੰਡਾਂ, ਅਤੇ ਅਰਜ਼ੀ ਦੇਣ ਦੀ ਜਾਣਕਾਰੀ ਲਈ ਹੇਠ ਲਿਖੀ ਵੈਬਸਾਈਟ ਦੇਖੋ |

www.alberta.ca/sme-relaunch-grant.aspx